

# ‘‘ਏਕਤਾ ਬਣਾਈ ਹੱਖ ਕੇ ਅਧਿਣੇ ਸੱਦੇ ਜਾਣ ਦੇ ਯੋਗ ਚਾਲ ਚੱਲੋ’’

(4:1-3)

ਅਫਸੀਆਂ ਦੇ ਨਾਂਅ ਖਤ ਦਾ ਦੂਜਾ ਹਿੱਸਾ (ਅਧਿਆਇ 4-6) ਕਲੀਸੀਆ ਦੀ ਜ਼ਿੰਦਗੀ ਲਈ ਵਿਹਾਰਕ ਪ੍ਰਸੰਗਿਕਤਾ ਦਿੰਦਾ ਹੈ। ਇਥੇ ਪੌਲਸ ਦੀ ਸਿੱਖਿਆ ਖੁਦਾ ਨਾਲ ਆਪਣੇ ਸਬੰਧ ਵਿਚ ਜਲਾਲੀ ਕਲੀਸੀਆ ਦੇ ਮਕਸਦ ਦੇ ਸਬੰਧ ਵਿਚ ਪਹਿਲਾਂ ਹੀ ਉਸ ਦੀਆਂ ਦੱਸੀਆਂ ਸਚਿਆਈ ਉੱਤੇ ਅਧਾਰਿਤ ਸੀ (ਅਧਿਆਇ 1-3)। ਉਸ ਵੱਲੋਂ ਦਿੱਤੀ ਗਈ ਵਿਹਾਰ ਪ੍ਰਸੰਗਿਕਤਾ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਵਿਚ ਹਰੇਕ ਵਿਚ ‘‘ਚੱਲਣ’’ ਦੀ ਲੋੜੀਦੀ ਹਦਾਇਤ ਹੈ।<sup>1</sup> ਇਹ ਹਦਾਇਤਾਂ ਜਦ ਕਲੀਸੀਆ ਦੀ ਜ਼ਿੰਦਗੀ ਵਿਚ ਮੰਨੀਆਂ ਜਾਂਦੀਆਂ ਹਨ ਤਾਂ 3: 14-21 ਵਾਲੀ ਦੁਆ ਦਾ ਜੁਆਬ ਮਿਲਦਾ ਹੈ।

ਆਇਤ 4 ਵਿਚ ਪੌਲਸ ਨੇ ਪਹਿਲਾਂ ਕਲੀਸੀਆ ਦੀ ਸੱਦੇ ਜਾਣ ‘‘ਦੇ ਯੋਗ ਚੱਲਣ’’ ਦੀ ਅਫਸੀਆਂ ਅੱਗੇ ਬੇਨਤੀ ਕੀਤੀ (4: 1)। ਫਿਰ ਉਸ ਨੇ ਉਨ੍ਹਾਂ ਢੰਗਾਂ ਦੀ ਗੱਲ ਕੀਤੀ ਜਿਨ੍ਹਾਂ ਨਾਲ ਇਸ ਨੂੰ ਪਾਇਆ ਜਾ ਸਕਦਾ ਹੈ: ਇਕ ਹੋ ਕੇ (4:2-16) ਅਤੇ ਆਪਣੇ ਮਨਾਂ ਦੀ ਏਕਤਾ ਵਿਚ ਨਵੇਂ ਬਣ ਕੇ (4: 17-32)।

## ਸੱਦੇ ਜਾਣ ਦੇ ਯੋਗ ਚਾਲ ਚੱਲਣਾ (4:1)

<sup>1</sup>ਉਪਰਿਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹ ਦੇ ਜੋਗ ਚਾਲ ਚੱਲੋ।

ਆਇਤ 1. ਉਪਰਿਤ ਉਸ ਨਾਲ ਅਫਸੂਸ ਦੇ ਭਾਈਆਂ ਨੂੰ ਉਨ੍ਹਾਂ ਦੇ ਨਾਂਅ ਲਿਖੇ ਆਪਣੇ ਪੱਤਰ ਵਿਚ ਪੌਲਸ ਦੀ ਕਹੀ ਪਹਿਲੀ ਗੱਲ ਨਾਲ ਜੋੜਦਾ ਹੈ। ਉਸ ਨੇ ਆਪਣੇ ਆਪ ਨੂੰ ਪ੍ਰਭੂ ਦੇ ਨਮਿੱਤ ਕੈਦੀ ਦੱਸਿਆ ਕਿਉਂ ਜੋ ਖਤ ਲਿਖਣ ਵੇਲੇ ਉਹ ਰੋਮ ਦੀ ਕੈਦ ਵਿਚ ਸੀ। ਇਸ ਤੱਥ ਨਾਲ ਕਿ ਆਪਣੇ ਕੰਮ ਕਰਕੇ ਉਸ ਨੂੰ ਜੇਲ੍ਹ ਜਾਣਾ ਪਿਆ ਸੀ ਉਸ ਦੀ ਅਪੀਲ ਲਈ ਵਾਧੂ ਜ਼ੋਰ ਰਿਹਾ ਹੋਵੇਗਾ।

ਪੌਲਸ ਦੇ ਹੋਰ ਕੁਝ ਖਤਾਂ ਵਾਂਗ ਇਥੇ ਵੀ ਬੇਨਤੀ ਕਰਦਾ ਹਾਂ (*parakaleō*) ਜਾਂ ‘‘ਅਰਜ਼’’ (NIV) ਦੀ ਵਰਤੋਂ ਖਤ ਦੇ ਸਿੱਖਿਆ ਸਬੰਧੀ ਭਾਗ ਨਾਲ ਵਿਹਾਰਕ ਪ੍ਰਸੰਗਿਕਤਾ ਵਿਚ ਬਚਲਣ ਦੇ ਪਰਿਚੈ ਨਾਲ ਹੋਈ ਹੈ (ਵੇਖੋ ਰੋਮੀਆਂ 12: 1; ਡਿਲਿੱਪੀਆਂ 4: 2; 1 ਬੱਸਲੁਨੀਕੀਆਂ 4: 1, 10)। ਨਵੇਂ ਨੇਮ ਵਿਚ ਇਸ ਕਿਰਿਆ ਸ਼ਬਦ ਨੂੰ ਤਿੰਨ ਵੱਡੇ ਢੰਗਾਂ ਨਾਲ ਪਰਤਿਆ ਗਿਆ ਹੈ: (1) ‘‘ਮਦਦ ਮੰਗਣਾ, ਮਿੰਨਤ ਕਰਨੀ, ਅਰਜ਼ ਕਰਨੀ’’; (2) ‘‘ਤੱਸਲੀ ਦੇਣਾ’’; ਜਾਂ (3) ਜਿਵੇਂ ਅਗਿਤ 1 ਵਿਚ ਹੈ, ‘‘ਸਮਝਾਉਣਾ’’<sup>2</sup> ਪੌਲਸ ਨੇ ਇਸ ਸ਼ਬਦ ਦੀ ਵਰਤੋਂ ਰਸੂਲ ਹੋਣ ਦੇ ਆਪਣੇ

ਇਖਤਿਆਰ ਦੀ ਵਰਤੋਂ ਕਰਨ ਲਈ ਨਹੀਂ, ਬਲਕਿ ਮਸੀਹ ਦੇ ਕੰਮ ਲਈ ਆਪਣੇ ਦੁੱਖ ਝੱਲਣ ਅਤੇ ਪਾਠਕਾਂ ਨਾਲ ਆਪਣੀ ਦੋਸਤੀ ਦੇ ਅਧਾਰ ਤੇ ਆਪਣੇ ਪਾਠਕਾਂ ਨੂੰ ਬੇਨਤੀ ਕਰਨ ਲਈ ਕੀਤੀ। ਉਸ ਨੇ ‘ਬੇਨਤੀ ਕਰਦਾ’ ਸ਼ਬਦ ਦੀ ਵਰਤੋਂ ‘ਉਪਰੰਤ’ ਦੇ ਨਾਲ ਕੀਤੀ, ਇਸ ਦਾ ਮਤਲਬ ਹੈ ਕਿ ਪੌਲਸ ਉਸ ਦੇ ਅਧਾਰ ਤੇ ਜੋ ਭੁਲ ਉਸ ਨੇ ਪੱਤਰ ਦੇ ਪਹਿਲੇ ਭਾਗ ਵਿਚ ਉਨ੍ਹਾਂ ਲਈ ਕੀਤੇ ਗਏ ਖੁਦਾ ਦੇ ਕੰਮ ਦੇ ਅਧਾਰ ਤੇ ਅਫਸੀਆਂ ਨੂੰ ਸਹੀ ਵਿਹਾਰ ਕਰਨ ਲਈ ਆਖ ਰਿਹਾ ਸੀ।

ਮਸੀਹੀ ਲੋਕਾਂ ਨੂੰ ਪੌਲਸ ਦੀ ਸਿੱਖਿਆ ਅਤੇ ਚਾਲ ਚੱਲੋ ਦੀ ਵਰਤੋਂ 4:1 ਵਿਚ ਮਿਲਦੀ ਹੈ। ‘ਚਾਲ’ (ਰਹਿਣਾ; NIV) *peripateō* ਦਾ ਅਨੁਵਾਦ ਹੈ। LXX ਭਾਵ ਸਪਤਤੀ ਅਨੁਵਾਦ ਵਿਚ ਇਸ ਕਿਰਿਆ ਸ਼ਬਦ ਦੀ ਵਰਤੋਂ ਇਥਰਾਨੀ ਸ਼ਬਦ *halak* ਹੈ ਜਿਸ ਦਾ ਅਰਥ ਹੈ ‘ਨੈਤਿਕ ਵਿਹਾਰ ਜਾਂ ਜੀਣ ਤਾਂ ਤਗੀਕਾ।’<sup>3</sup> ਪੌਲਸ ਅਫਸੀਆਂ ਨੂੰ [ਆਪਣੇ] ਸੱਦੇ ਦੇ ਯੋਗ ਚਾਲ ਚੱਲਣ ਲਈ ਜਾਂ ਸਹੀ ਵਿਹਾਰ ਕਰਨ ਲਈ ਸਮਝਾ ਰਿਹਾ ਸੀ।

‘ਯੋਗ’ *axiōs* ਦਾ ਅਨੁਵਾਦ ਹੈ ਜਿਸ ਦਾ ਅਰਥ ‘ਸਹੀ ਢੰਗ ਨਾਲ, ਹੋਣ ਦੇ ਢੰਗ ਨਾਲ; ਜਿਸ ਚੀਜ਼ ਨਾਲ ਜੋੜਿਆ ਗਿਆ ਹੈ ਉਸ ਦੀ ਕੀਮਤ ਦੇ ਬਰਾਬਰ ਢੰਗ ਨਾਲ’ ਹੈ ਸਕਦਾ ਹੈ।<sup>4</sup> ਇਕ ਹੋਰ ਥਾਂ ਪੌਲਸ ਨੇ ਮਸੀਹੀ ਲੋਕਾਂ ਨੂੰ ਲਿਖਿਦਿਆਂ ਯੋਗ ਜੀਵਨ ਦੀ ਧਾਰਣਾ ਦੀ ਵਰਤੋਂ ਆਮ ਤੌਰ ਤੇ ਕੀਤੀ। ਫਿਲਿਪੀਆਂ 1:27 ਵਿਚ ਉਸ ਨੇ ਲਿਖਿਆ, ‘ਨਿਰੀ ਤੁਸੀਂ ਮਸੀਹ ਦੀ ਖੁਸ਼ਬਹਰੀ ਦੇ ਜੋਗ ਚਾਲ ਚੱਲੋ’ (ਵੇਖੋ ਕੁਲੁਸੀਆਂ 1:10; 1 ਬੱਸਲੁਨੀਕੀਆਂ 2:12)। ਲੋਕਾਂ ਨੂੰ ਖੁਦਾ ਵੱਲੋਂ ਆਮ ਤੌਰ ਤੇ ਇੰਜੀਲ ਦੇ ਪ੍ਰਚਾਰ ਦੇ ਗਾਹੀ ਸੱਦਿਆ ਜਾਂਦਾ ਹੈ। (2 ਬੱਸਲੁਨੀਕੀਆਂ 2:14); ਜਦ ਉਹ ਹੁਕਮ ਮੰਨਣ ਦੇ ਗਾਹੀ ਇੰਜੀਲ ਨੂੰ ਕਬੂਲ ਕਰ ਲੈਂਦੇ ਹਨ ਤਾਂ ਉਹ ‘ਸੱਦੇ ਹੋਏ’ ਲੋਕ ਬਣ ਜਾਂਦੇ ਹਨ (ਰੋਮੀਆਂ 1:6)।

ਤੁਸੀਂ ਸੱਦੇ ਹੋਏ ਹੋ ਰੱਬੀ ਪਹਿਲ ਦੇ ਨਾਲ ਨਾਲ ਮਸੀਹੀ ਬਣਨ ਵੇਲੇ ਅਤੀਤ ਵਿਚ ਉਨ੍ਹਾਂ ਦੇ ਸਰਗਰਮੀ ਨਾਲ ਇਸ ਨੂੰ ਮੰਨਣ ਨੂੰ ਕਿਹਾ ਗਿਆ ਹੈ। ਵਰਤਮਾਨ ਵਿਚ ਉਨ੍ਹਾਂ ਲਈ ਉਸ ਦੇ ਮੁਤਾਬਿਕ ਜ਼ਿਦਗੀ ਕੱਟਣਾ ਜ਼ਰੂਰੀ ਹੈ ਜੋ ਉਹ ਮਸੀਹ ਵਿਚ ਬਣ ਗਏ ਸਨ। ਰੱਬੀ ਪਹਿਲ ਅਤੇ ਮਨੁੱਖ ਦਾ ਉਸ ਨੂੰ ਕਬੂਲ ਕਰਨਾ ਨਾਲ ਨਾਲ ਚੱਲਦੇ ਹਨ। ਜਦ ਕੋਈ ਆਦਮੀ ਮਸੀਹ ਵਿਚ ਹੋਣ ਦੀਆਂ ਬਰਕਤਾਂ ਨੂੰ ਕਬੂਲ ਕਰ ਲੈਂਦਾ ਹੈ ਤਾਂ ਉਸ ਨੂੰ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਕਬੂਲ ਕਰਨਾ ਜ਼ਰੂਰੀ ਹੈ ਜਿਹੜੀਆਂ ਖੁਦਾ ਦੀ ਬੁਲਾਹਟ ਨਾਲ ਜੁੜੀਆਂ ਹਨ।

ਪੌਲਸ ਦੀ ਅਧੀਲ ਚਾਹੇ ਤਾਂ ਮਿਨੋ ਵਾਲੀ ਨਹੀਂ ਬਲਕਿ ਮਸੀਹ ਵਿਚ ਹੋਣ ਅਤੇ ਉਸ ਦੇਹ ਵਿਚ ਭਾਵ ਕਲੀਸੀਆ ਦਾ ਅੰਗ ਹੋਣ ਕਰਕੇ ਤਰਕਸ਼ਗਤ ਰੂਪ ਨਾਲ ਇਵੇਂ ਹੋਣਾ ਸੀ। ਮਸੀਹ ਵਿਚ ਇਕ ਹੋ ਕੇ ਜੋਗ ਚਾਲ ਚੱਲਣ ਦੀ ਆਪਣੀ ਚਰਚਾ (4:2-16) ਤੋਂ ਪਹਿਲਾਂ ਉਸ ਨੇ ਦੱਸਿਆ ਕਿ ਸਹੀ ਵਿਹਾਰ ਲਈ ਇਹ ਏਕਤਾ ਕਿਵੇਂ ਜ਼ਰੂਰੀ ਹੈ।

## ਆਪਣੇ ਨਾਲ ਸਹੀ ਵਿਹਾਰ (4:2)

<sup>2</sup>ਅਰਥਾਤ ਪੁਰਨ ਅਧੀਨਰੀ।

ਅਇਤ 2. ਅਧੀਨਰੀ *tapeinophrosunē* ਦਾ ਅਨੁਵਾਦ ਹੈ, ਜੋ ਬਾਹਰੀ ਵਿਹਾਰ ਨੂੰ ਦਰਸਾਉਂਦਾ ਹੈ ਜਿਸ ਨਾਲ ‘ਮੰਨ ਦਾ ਨੀਵਾ ਹੋਣਾ’ ਵਿਖਾਇਆ ਜਾਂਦਾ ਹੈ।<sup>5</sup> ਯੂਨਾਨੀ-ਰੋਮੀ ਸੰਸਾਰ ਵਿਚ ਗੁਲਾਮੀ ਨਾਲ ਜੁੜੇ ਹੋਣ ਕਰਕੇ ਇਹ ਸ਼ਬਦ ਨਕਾਰਾਤਮਕ ਮੰਨਿਆ ਜਾਂਦਾ ਸੀ।<sup>6</sup> ਪਰ ਯਹੂਦੀ ਸੋਚ ਵਿਚ ‘ਅਧੀਨਰੀ’ ਉਨ੍ਹਾਂ ਗਰੀਬਾਂ ਨਾਲ ਜੁੜਿਆ ਸ਼ਬਦ ਸੀ ਜਿਨ੍ਹਾਂ ਨੂੰ ਖੁਦਾ ਦੀ ਨਜ਼ਰ ਵਿਚ

ਉੱਚਾ ਕੀਤਾ ਜਾਂਦਾ ਸੀ। ਨਵੇਂ ਨੇਮ ਵਿਚ ਅਧੀਨਰੀ ਨੂੰ ਹੰਕਾਰ ਜਾਂ ਘੁੰਮੰਡ ਤੋਂ ਅੱਡ ਦੱਸਿਆ ਗਿਆ ਹੈ (ਵੇਖੋ 1 ਪਤਰਸ 5:5) ਅਤੇ ਨਿਹਾਵਾਨਾਂ ਵਿਚ ਇਹ ਇਕ ਝਾਸ ਖੂਬੀ ਹੈ। ਫਿਲਿੱਪੀਆਂ 2:3 ਕਹਿੰਦਾ ਹੈ, ‘‘ਧੜੇਬਾਜ਼ੀਆਂ ਅਥਵਾ ਫੇਕੇ ਘੁੰਮੰਡ ਨਾਲ ਭੁਲ ਨਾ ਕਰੋ ਸਗੋਂ ਤੁਸੀਂ ਅਧੀਨਰੀ ਨਾਲ ਇਕ ਢੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।’’ ਅਧੀਨਰੀ ਦਾ ਚਰਮ ਮਸੀਹ ਦਾ ਸੰਸਾਰ ਵਿਚ ਆਉਣਾ ਅਤੇ ਸਭ ਲੋਕਾਂ ਲਈ ਮਰਨਾ ਸੀ (ਫਿਲਿੱਪੀਆਂ 2:5-8)।

ਘੰਡ ਏਕਤਾ ਦਾ ਦੁਸ਼ਮਣ ਹੈ। ਘੁੰਮੰਡ ਆਪਣੇ ਹੀ ਤਰੀਕੇ ਉੱਤੇ ਜ਼ੋਰ ਦਿੰਦਾ ਹੈ, ਇੱਥੋਂ ਤਕ ਕਿ ਵਿਚਾਰ ਅਤੇ ਤਰਜ਼ੀਹ ਦੀਆਂ ਗੱਲਾਂ ਵਿਚ ਵੀ। ਖੁਦਾ ‘‘ਹੰਕਾਰੀਆਂ ਦਾ ਸਾਹਮਣਾ ਕਰਦਾ’’ ਹੈ (ਯਾਕੂਬ 4:6)। ਇਹ ਸਮਝ ਆ ਜਾਣ ਤੇ ਕਿ ‘‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ’’ (ਰੋਮੀਆਂ 12:3), ਆਦਮੀ ਲੋੜੀਦੇ ਕਦਮ ਚੁੱਕ ਲੈਂਦਾ ਹੈ। ਆਪਣੇ ਨਾਲ ਸਹੀ ਵਿਹਾਰ ਏਕਤਾ ਦੀ ਪਹਿਲੀ ਸ਼ਰਤ ਹੈ।

## ਦੂਜਿਆਂ ਨਾਲ ਸਹੀ ਵਿਹਾਰ (4:2)

<sup>2</sup>ਨਰਮਾਈ, ਅਤੇ ਧੀਰਜ ਸਹਿਤ ਪ੍ਰੇਮ ਨਾਲ ਇਕ ਢੂਜੇ ਦੀ ਸਹਿ ਲਵੇ।

ਆਇਤ 2. ਨਰਮਾਈ ਯੂਨਾਨੀ ਨਾਉਂ *prautēs* ਦਾ ਅਨੁਵਾਦ ਹੈ ਜੋ ਅਜਿਹਾ ਗੁਣ ਹੈ ਜਿਸ ਵਿਚ ‘‘ਅਦਬ, ਵਿਚਾਰਸ਼ੀਲਤਾ ਅਤੇ ਨਿੰਜੀ ਪ੍ਰਤੀਸ਼ਠਾ ਜਾਂ ਫਾਇਦੇ ਦੀ ਫਿਕਰ ਕੀਤੇ ਬਹੁਰੂ ਸਾਰਿਆਂ ਦੀ ਭਲਿਆਈ ਵਿਚ ਰੁਕਾਵਟ ਬਣਨ ਵਾਲੇ ਆਪਣੇ ਹੱਕਾਂ ਨੂੰ ਤਿਆਗ ਦੇਣ ਦੀ ਚਾਹ’’ ਦਾ ਗੁਣ ਸ਼ਾਮਿਲ ਹੈ।<sup>7</sup> ਇਹ ਗੁਣ ਮਸੀਹ ਦੀ ਖੂਬੀ ਵੀ ਸੀ (2 ਕੁਰਿੰਬੀਆਂ 10:1), ਅਤੇ ਆਤਮਾ ਦੇ ਛਲ ਦਾ ਹਿੱਸਾ ਵੀ ਹੈ (ਗਲਾਤੀਆਂ 5:23)। ਇਹ ਪੌਲਸ ਦੇ ਵਿਹਾਰ ਨੂੰ ਵਿਖਾਉਂਦਾ ਹੈ ਜਿਸ ਵਿਚ ਉਸ ਨੇ ਮੁਸਕਿਲਾਂ ਨਾਲ ਘਿਰੇ ਕੁਰਿੰਬੀਆਂ ਨਾਲ ਵਿਹਾਰ ਕੀਤਾ (1 ਕੁਰਿੰਬੀਆਂ 4:21), ਅਤੇ ਉਸ ਨੇ ਆਪਣੇ ਵਿਰੋਧੀਆਂ ਦਾ ਸਾਹਮਣਾ ਕਰਨ ਤੇ ਜਵਾਨ ਪ੍ਰਚਾਰਕ ਤਿਸੋਖਿਉਸ ਦੀ ਤਾਰੀਫ਼ ਕੀਤੀ (2 ਤਿਸੋਖਿਉਸ 2:24, 25)।

ਧੀਰਜ (*makrothumia*) ਦਾ ਅਨੁਵਾਦ ਹੈ, ਪਰ ਨਵੇਂ ਨੇਮ ਦੇ ਹੋਰ ਕਈ ਹਵਾਲਿਆਂ ਵਿਚ ‘‘ਧੀਰਜ’’ (*hypomone*) ਦਾ ਅਨੁਵਾਦ ਵੀ ਹੈ। ਇਸ ਆਇਤ ਵਿਚ NKJV ਵਿਚ *makrothumia* ਦਾ ਅਨੁਵਾਦ ਸਹਿਨਸ਼ੀਲਤਾ ਹੋਇਆ ਹੈ। ਰਿਚਰਡ ਸੀ. ਟ੍ਰੋਚ ਨੇ ਦੋਹਾਂ ਸ਼ਬਦਾਂ ਵਿਚ ਡਰਕ ਕੀਤਾ ਹੈ:

*Makrothumia* (ਸਹਿਨਸ਼ੀਲਤਾ) ਵਿਅਕਤੀਆਂ ਨਾਲ ਧੀਰਜ ਵਿਖਾਉਣ ਲਈ ਮਿਲੇਗਾ ਜਦ ਕਿ *hypomonē* ਵਸਤਾਂ ਦੇ ਸਬੰਧ ਵਿਚ। ਵਿਅਕਤੀ [ਜਿਹੜਾ ਸਹਿਨਸ਼ੀਲ ਹੈ ਉਹ ਹੈ] ਜਿਹੜਾ ਜ਼ਖਮੀ ਲੋਕਾਂ ਨਾਲ ਉਨ੍ਹਾਂ ਵੱਲੋਂ ਭੜਕਾਏ ਜਾਣ ਤੇ ਅਸਾਨੀ ਨਾਲ ਦੁਖੀ ਨਹੀਂ ਹੁੰਦਾ ਜਾਂ ਗੁੱਸੇ ਵਿਚ ਭੜਕ ਨਹੀਂ ਉੱਠਦਾ [2 ਤਿਸੋਖਿਉਸ 4:2.]। ਵਿਅਕਤੀ [ਧੀਰਜਵਾਨ ਉਹ ਹੈ] ਜਿਹੜਾ ਅਜ਼ਮਾਇਸ਼ਾਂ ਦੇ ਵੱਡੇ ਘੇਰੇ ਵਿਚ, ਸਹਿ ਲੈਂਦਾ ਹੈ ਅਤੇ ਹਿੰਮੰਤ ਜਾਂ ਹੌਸਲਾ ਨਹੀਂ ਹਾਰਦਾ।<sup>8</sup>

*Makrothumia* ਵਿਚ ਲੋਕਾਂ ਨਾਲ ਧੀਰਜਵਾਨ ਹੋਣ ਦੇ ਨਾਲ ਨਾਲ ਸਹਿਨਸ਼ੀਲ ਹੋਣ ਦਾ ਵਿਚਾਰ ਵੀ ਹੋ ਸਕਦਾ ਹੈ।<sup>9</sup> ਪੌਲਸ ਇੱਥੇ ਮਨੁੱਖੀ ਸਬੰਧਾ ਦੀ ਗੱਲ ਕਰ ਰਿਹਾ ਸੀ ਜਿਸ ਕਰਕੇ ਉਸਨੇ ਇਸ ਸ਼ਬਦ ਦੀ ਵਰਤੋਂ ਬਾਅਦ ਵਾਲੇ ਅਰਥ ਵਿਚ ਹੀ ਕੀਤੀ ਹੋਵੇਗੀ। ਅਫਸੂਸ ਦੀ ਕਲੀਸੀਆ ਵਿਚ

ਏਕਤਾ ਬਣਾਈ ਰੱਖਣ ਲਈ ਇਨ੍ਹਾਂ ਲੋਕਾਂ ਵਿਚ ਵਿਚਾਰ ਅਤੇ ਨਿੱਜੀ ਖਾਮੀਆਂ ਦੇ ਫਰਕਾਂ ਦੇ ਸਬੰਧ ਵਿਚ ਇਕ ਦੂਜੇ ਨਾਲ ਧੀਰਜ ਰੱਖਣ ਵਾਲੇ ਹੋਣਾ ਸਿੱਖਣਾ ਜ਼ਰੂਰੀ ਸੀ।

ਧੀਰਜ ਸਹਿਤ ਪ੍ਰੇਮ ਨਾਲ ਇਕ ਦੂਜੇ ਦੀ ਸਹਿ ਲਵੇ ਧੀਰਜ ਉੱਤੇ ਪੌਲਸ ਦੀਆਂ ਟਿੱਪਣੀਆਂ ਨੂੰ ਵਿਸਤਾਰ ਦਿੱਤਾ ਹੈ। ‘‘ਧੀਰਜ ਸਹਿਤ’’ ਦਾ ਮਤਲਬ ਲੋਕਾਂ ਵਿਚ ਖਾਮੀਆਂ ਅਤੇ ਮੱਤਬੇਦਾਂ ਨੂੰ ਸਹਿਦੇ ਰਹਿਣਾ ਹੈ। ਸੰਸਾਰ ਨੂੰ ਖੁਦਾ ਦੀ ਮੰਸ਼ਾਂ ਨੂੰ ਦੱਸਣ ਲਈ ਉਸ ਦੇ ਫੋਕਸ ਵਿਚ ਕਲੀਸੀਆ ਦੀ ਵੱਡੀ ਤਸਵੀਰ ਨੂੰ ਰੱਖਣ ਦੇ ਨਾਲ ਨਾਲ ਕਲੀਸੀਆ ਦਾ ਪੌਲਸ ਦਾ ਦਰਸ਼ਣ ਮਨੁੱਖੀ ਕਮਜ਼ੋਰੀ ਅਤੇ ਮੱਤਬੇਦਾਂ ਨੂੰ ਸਮਝਣਾ ਵੀ ਸੀ। ਨਰਮ ਅਤੇ ਧੀਰਜਵਾਨ ਹੋਣ ਦੀ ਉਨ੍ਹਾਂ ਦੀ ਪ੍ਰੇਰਣਾ ‘‘ਪ੍ਰੇਮ’’ ਹੀ ਹੋਣਾ ਸੀ ਜਿਸ ਨਾਲ ਉਹ ਦੂਜਿਆਂ ਨਾਲ ਇਜ਼ਤ ਨਾਲ ਪੇਸ਼ ਆਉਣ, ਉਨ੍ਹਾਂ ਨਾਲ ਭਲਿਆਈ ਕਰਨ ਅਤੇ ਉਨ੍ਹਾਂ ਨੂੰ ਖੁਦਾ ਦੀ ਮੰਸ਼ਾ ਨੂੰ ਪੂਰਾ ਕਰਨ ਲਈ ਦਲੇਰ ਕਰਨ ਦਾ ਫੈਸਲਾ ਸੀ। ਬਿਨਾਂ ਪ੍ਰੇਮ ਦੇ ਮਸੀਹੀ ਏਕਤਾ ਨਾ ਮੁਮਕਿਨ ਹੋਣੀ ਸੀ।

### ਏਕਤਾ ਬਣਾਈ ਰੱਖਣਾ (4:3)

<sup>3</sup>ਅਤੇ ਮਿਲਾਪ ਦੇ ਬੰਧ ਵਿਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰੋ।

ਆਇਤ 3. ਏਕਤਾ ਲਈ ਮੰਚ ਤਿਆਰ ਕਰ ਲੈਣ ਦੇ ਬਾਅਦ ਪੌਲਸ ਨੇ ਸਾਫ਼ ਕਿਹਾ ਕਿ ਜੋਗ ਚਾਲ ਚੱਲਣ ਵਿਚ ਕਲੀਸੀਆ ਦੀ ਏਕਤਾ ਵਿਚ ਸ਼ਾਮਿਲ ਹੈ। ਇਨ੍ਹਾਂ ਮਸੀਹੀ ਲੋਕਾਂ ਲਈ ਜਤਨ ਕਰਨ ਵਾਲੇ (spoudazō) ਹੋਣਾ ਅਤੇ ਉਸ ਏਕਤਾ ਨੂੰ ਜਿਹੜੀ ਆਤਮਾ ਨਾਲ ਕਲੀਸੀਆ ਵਿਚ ਆਈ ਸੀ ਬਣਾਈ ਰੱਖਣ ਵਿਚ ਕੋਈ ਕਸਰ ਨਹੀਂ ਛੱਡਣੀ ਸੀ। ‘‘ਸਾਡਾ ਮਿਲਾਪ’’ (2: 14), ਯਿਸੂ ਨੇ ਯਹੁਦੀਆਂ ਅਤੇ ਗੈਰ ਕੌਮਾਂ ਨੂੰ ‘‘ਇਕ ਸਰੀਰ’’ ਵਿਚ (2: 16) ਇਕ ਦੂਜੇ ਨਾਲ ਅਤੇ ਖੁਦਾ ਨਾਲ ਮਿਲਾ ਦਿੰਦਾ ਸੀ। ਸਰੀਰ ਦੇ ਅੰਗਾਂ ਲਈ ਮਿਲਾਪ ਦੇ ਬੰਧ (sundesmos) ਵਿਚ ਜਿਸ ਨਾਲ ਉਨ੍ਹਾਂ ਨੂੰ ਪਹਿਲਾਂ ਹੀ ਮਸੀਹ ਵਿਚ ਇਕੱਠੇ ਕੀਤਾ ਗਿਆ ਸੀ, ਬਣੇ ਰਹਿਣ ਦੀ ਹਰ ਕੋਸ਼ਿਸ਼ ਕਰਨੀ ਸੀ।

ਕਲੀਸੀਆ ਦੀ ਏਕਤਾ ਬਣਾਈ ਰੱਖਣਾ ਅਤੇ ਬਚਾਈ ਰੱਖਣਾ ਜ਼ਰੂਰੀ ਹੈ। ਕਿਉਂ ਜੋ ਮਸੀਹੀ ਲੋਕ ਮੇਲ ਅਤੇ ਏਕਤਾ ਕਰਵਾਉਣ ਵਾਲੇ ਲੋਕ ਹਨ। ਇਹ ਏਕਤਾ ਨਾ ਸਿਰਫ਼ ਬਣਾਈ ਰੱਖਣੀ ਜ਼ਰੂਰੀ ਹੈ ਬਲਕਿ ਇਸ ਨੂੰ ਸਾਡੀ ਅਧੀਨਤਾ, ਨਰਮਾਈ, ਧੀਰਜ ਅਤੇ ਇਕ ਦੂਜੇ ਨੂੰ ਸਹਿਣ ਵਿਚ ਵੀ ਵੇਖਿਆ ਜਾਣਾ ਚਾਹੀਦਾ ਹੈ। ਪੌਲਸ ਨੇ ਸੱਤ ‘‘ਏਕਿਆਂ’’ ਦੀ ਭਾਵ ਉਨ੍ਹਾਂ ਸੱਤ ਸਚਿਆਈਆਂ ਦੀ ਫਰਿਸਤ ਦਿੱਤੀ ਜਿਨ੍ਹਾਂ ਤੇ ਕਲੀਸੀਆ ਇਕ ਹੋਣੀ ਚਾਹੀਦੀ ਹੈ (4: 4-6)।

### ਪ੍ਰਸੰਗਿਕਤਾ

ਜੋਗ ਚਾਲ ਚੱਲਣ ਦੇ ਪੰਜ ਗੁਣ (4: 2, 3)

ਅਫਸੀਆਂ ਨੂੰ ਜੋਗ ਚਾਲ ਚੱਲਣ ਦੀ ਚੁਣੌਤੀ ਦਿੰਦਿਆਂ ਪੌਲਸ ਨੇ ਅਜਿਹੀ ਚਾਲ ਚੱਲਣ ਦੀਆਂ ਪੰਜ ਖੂਬੀਆਂ ਦੱਸੀਆਂ (4: 2, 3)। ਇਨ੍ਹਾਂ ਖੂਬੀਆਂ ਦੇ ਬਗੈਰ ਆਦਮੀ ਪੌਲਸ ਦੇ ਖਤ ਦੀ ਬਾਕੀ ਹਦਾਇਤ ਦਾ ਵਿਰੋਧ ਕਰ ਸਕਦਾ ਹੈ। ਪਰ ਜਿੱਥੇ ਇਹ ਗੁਣ ਪਾਏ ਜਾਂਦੇ ਹਨ ਉੱਥੇ ਮਸੀਹੀ ਆਦਮੀ ਦਾ ਵਿਹਾਰ ਖੁਦਾ ਦੀ ਬੁਲਾਹਟ ਨਾਲ ਮੇਲ ਖਾਏਗਾ।

ਅਧੀਨਗੀ (4: 2)। ਸਾਡੇ ਵੱਲੋਂ ਪੂਰੀ ਤਰ੍ਹਾਂ ਨਾਲ ਹਲੀਮ ਹੋਣਾ ਜ਼ਰੂਰੀ ਹੈ। ਹਲੀਮੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਛੋਟੇ ਮੰਨ ਕੇ ਚੱਲੀਏ ਬਲਕਿ ਇਸ ਦਾ ਮਤਲਬ ਆਪਣੇ

ਆਪ ਦਾ ਬਿਆਲ ਬਿਲਕੁਲ ਨਹੀਂ ਕਰਨਾ। ਆਖਰ ਸਾਡੇ ਸੱਦੇ ਜਾਣ ਵਿਚ ਸਾਡੀ ਕੋਈ ਯੋਗਦਾ ਨਹੀਂ ਹੈ। ਰੁਹਾਨੀ ਤੌਰ ਤੇ ਅਸੀਂ ਜੋ ਕੁਝ ਵੀ ਹਾਂ ਉਹ ਸਿਰਫ਼ ਅਸੀਂ ਖੁਦਾ ਦੇ ਛਜ਼ਲ ਨਾਲ ਹਾਂ। ਇਸ ਕਰਕੇ ਘੁੰਮੰਡ ਕਰਨ ਦੀ ਕੋਈ ਥਾਂ ਨਹੀਂ ਹੈ।

ਚਾਹੇ ਜਾਣ ਦੇ ਗੁਣ ਦੇ ਰੂਪ ਵਿਚ ਹਲੀਮੀ ਯੂਨਾਨੀਆਂ ਅਤੇ ਰੋਮੀਆਂ ਲਈ ਇਕ ਇਨਕਲਾਬੀ ਧਾਰਣਾ ਸੀ। ‘‘ਅਧੀਨਗੀ’’ ਲਈ ਸ਼ਾਨਦਾਰ ਸ਼ਬਦ ਵਿਚ ਸੁਭਾਅ ਦੀ ਹੀਣਤਾ ਦਾ ਸੁਝਾਅ ਸੀ ਭਾਵ ਵਿਚ ਸੁਭਾਅ ਨੂੰ ਅਪਮਾਨ ਭਰੇ ਗੁਣ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਨਵੇਂ ਨੇਮ ਦੇ ਲੇਖਾਂ ਦੇ ਬਾਹਰ ਇਸ ਸ਼ਬਦ ਦੀ ਵਰਤੋਂ ਕਿਸੇ ਲਈ ਵੀ ਜਿਹੜਾ ਕਮਜ਼ੋਰ ਜਾਂ ਡਰਪੈਕ ਹੋਵੇ ਬੇਈਜ਼ਤੀ ਭਰੇ ਢੰਗ ਨਾਲ ਕੀਤੀ ਜਾਂਦੀ ਸੀ।

ਮਸੀਹੀ ਲੋਕਾਂ ਲਈ ਇਕ ਨਵੇਂ ਸ਼ਬਦ ਦੀ ਕਾਢ ਹੋਵੇਗੀ ਜਿਸ ਵਿਚ ਇਕ ਨਵੀਂ ਧਾਰਣਾ ਸੀ। ਬਾਈਬਲ ਦੇ ਮੁਤਾਬਿਕ ਅਧੀਨਗੀ ਲੋਕਾਂ ਨੂੰ ਆਪਣਾ ਨਜ਼ਾਇਜ਼ ਫਾਇਦਾ ਚੁੱਕਣ ਦੀ ਇਜਾਜ਼ਤ ਦੇਣਾ ਨਹੀਂ ਹੈ ਅਤੇ ਨਾ ਹੀ ਇਸ ਵਿਚ ਹਿੰਮਤ ਦੀ ਘਾਟ ਦਾ ਸੁਝਾਅ ਹੈ। ਅਸਲ ਹਲੀਮੀ ਜਾਂ ਅਧੀਨਗੀ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਜਿੰਦਗੀ ਲਈ ਖੁਦਾ ਦੀ ਹਦਾਇਤ ਨੂੰ ਬਿਨਾਂ ਸੱਕ ਕੀਤੇ ਮੰਨਦਿਆਂ ਉਸ ਅੱਗੇ ਆਪਣੇ ਆਪ ਨੂੰ ਦੇ ਦਿੰਦੇ ਹਾਂ। ਕਿਉਂ ਜੋ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਬਗੈਰ ਉਸ ਦੀ ਮਦਦ ਦੇ ਆਪਣੇ ਅਨਾਦੀ ਭਵਿੱਖ ਨੂੰ ਬਦਲਣ ਵਿਚ ਅਸੀਂ ਸਕਤੀਹੀਣ ਹੋਵਾਂਗੇ।

ਅਧੀਨ ਹੋਣ ਦਾ ਮਤਲਬ ਹੈ ਕਿ ਅਸੀਂ ਆਪਣੇ ਮਨਾਂ ਅਤੇ ਦਿਲਾਂ ਨੂੰ ਯਿਸੂ ਤੇ ਲਾਈ ਰੱਖੀਏ। ਹੁਣ ਅਸੀਂ ਆਪਣੀਆਂ ਜਿੰਦਗੀਆਂ ਨੂੰ ਨਹੀਂ ਚਲਾਉਂਦੇ। ਬਲਕਿ ਅਸੀਂ ਉਸ ਦੀ ਹਦਾਇਤ, ਉਸ ਦਾ ਨਿਰਦੇਸ਼ ਚਾਹੁੰਦੇ ਹਾਂ। ਹੁਣ ਖੁਦਗਰਜ਼ੀ ਦਾ ਰਾਜ ਇਹੀ ਹੈ। ਬਲਕਿ ਉਹਦੇ ਥਾਂ ਯਿਸੂ ਗੱਦੀ ਤੇ ਬੈਠਾ ਹੈ।

**ਨਰਮਾਈ (4:2)**। ਅਧੀਨਗੀ ਲਈ ਨਰਮਾਈ ਜਾਂ ਹਲੀਮੀ ਦੀ ਹਮਾਇਤ ਸਿਲਣੀ ਜ਼ਰੂਰੀ ਹੈ। ਨਰਮਾਈ ਕੀ ਹੈ? ਇਹ ਡਰਪੈਕਪੁਣਾ ਨਹੀਂ ਹੈ। ਕੁਝ ਲੋਕ ‘‘ਹਲੀਮੀ’’ ਦਾ ਅਰਥ ‘‘ਜੋਸ਼ ਅਤੇ ਹਿੰਮਤ ਦੀ ਘਾਟ ਦੱਸਦੇ ਹਨ,’’ ਪਰ ਬਾਈਬਲ ਇਸ ਤਰ੍ਹਾਂ ਨਹੀਂ ਦੱਸਦੀ।

ਨਰਮਾਈ ਸਕਤੀ ਦੀ ਘਾਟ ਨਹੀਂ ਹੈ। ਇਹ ਬੁਜ਼ਦਿਲ ਸਖਸੀਅਤ ਨਹੀਂ ਹੈ ਜਿਸ ਵਿਚ ਜੈਲੀ ਫਿਸ ਵਾਂਗ ਸਿਧੇ ਖਲੋਣ ਦੀ ਯੋਗਤਾ ਨਹੀਂ ਹੈ। ਇਹ ਪੱਕੇ ਵਿਸ਼ਵਾਸ ਦੀ ਘਾਟ ਨਹੀਂ ਹੈ ਜਿਸ ਨਾਲ ਆਦਮੀ ਕਿਸੇ ਨਾਲ ਵੀ ਸਹਿਮਤ ਹੋ ਜਾਵੇ। ਬਾਈਬਲ ਦੇ ਮੁਤਾਬਿਕ ਹਲੀਮੀ ‘‘ਵੱਸ ਵਿਚ ਸਕਤੀ’’ ਹੈ।

ਪੌਲਸ ਵੱਲੋਂ ਵਰਤੇ ਗਏ ਸ਼ਬਦ ਦਾ ਮੂਲ ਅਰਥ ‘‘ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾਉਣਾ’’ ਸੀ। ਪਰਾਚਿਨ ਮੱਧਪੂਰਵ ਦੇ ਜੰਗਲੀ ਅਰਬੀ ਘੋੜੇ ਦੀ ਕਲਪਨਾ ਕਰੋ। ਕੁਝ ਲੋਕ ਉਸ ਘੋੜੇ ਨੂੰ ਰਸੀ ਨਾਲ ਬੰਨ੍ਹ ਕੇ ਵਾੜੇ ਅੰਦਰ ਕੈਦ ਕਰ ਲੈਂਦੇ ਹਨ। ਉਸ ਦੀ ਪਿੱਠ ਤੇ ਕਦੇ ਕਾਠੀ ਨਹੀਂ ਰੱਖੀ ਗਈ ਸੀ। ਉਸ ਦੇ ਸਿਰ ਤੇ ਕਦੇ ਲਗਾਮ ਜਾਂ ਮੂੰਹ ਵਿਚ ਸਿੰਕਾਜਾ ਨਹੀਂ ਲੱਗਾ ਸੀ। ਇਹ ਲੋਕ ਕੀ ਕਰਦੇ ਹਨ ਜਿਸ ਨਾਲ ਉਹ ਇਸ ਵਿਸ਼ਾਲ ਘੋੜੇ ਨੂੰ ਵਰਤੋਂ ਵਿਚ ਲਿਆ ਸਕਣ? ਉਹ ਉਸ ਨੂੰ ‘‘ਸਿਧਾਉਂਦੇ’’ ਹਨ। ਭਾਵ ਉਹ ਇਕ ਦੇ ਬਾਅਦ ਇਕ ਤਰੀਕਾ ਵਰਤ ਕੇ ਉਸ ਘੋੜੇ ਨੂੰ ਇੱਥੋਂ ਤਕ ਲੈ ਆਉਂਦੇ ਹਨ ਕਿ ਉਹ ਆਪਣੇ ਮੂੰਹ ਵਿਚ ਸਿੰਕਾਜਾ, ਆਪਣੇ ਸਿਰ ਉੱਤੇ ਲਗਾਮ ਅਤੇ ਆਪਣੀ ਪਿੱਠ ਉੱਤੇ ਕਾਠੀ ਰੱਖਣ ਦਿੰਦਾ ਹੈ। ਅੱਖੀਰ ਵਿਚ ਇਹ ਸਕਤੀਸਾਲੀ, ਜੋਸ਼ ਨਾਲ ਭਰਿਆ ਜਾਨਵਰ ਵੱਸ ਵਿਚ ਕਰ ਲਿਆ ਜਾਂਦਾ ਹੈ। ਉਸ ਦੀ ਤਾਕਤ ਅਤੇ ਜੋਸ਼ ਅਤੇ ਸਕਤੀ ਅਜੇ ਵੀ ਉਹੀ ਹੈ ਪਰ ਹੁਣ ਉਹ ਕਿਸੇ ਹੋਰ ਦੇ ਵੱਸ ਵਿਚ ਹੈ। ਉਹ ਆਪਣੀ ਮਰਜ਼ੀ ਨਾਲ ਆਪਣੇ ਸਵਾਰ ਦਾ ਹੁਕਮ ਮੰਨਣ ਲੱਗ ਪੈਂਦਾ ਹੈ। ਯੂਨਾਨੀ ਲੋਕ ਇਸ ਨੂੰ ‘‘ਨਰਮ ਹੋ ਗਿਆ’’ ਆਖਦੇ ਸਨ।

ਰੁਹਾਨੀ ਤੌਰ ਤੇ ਤਾਂ ਸਾਡੇ ਵਿੱਚੋਂ ਹਰ ਕਿਸੇ ਨਾਲ ਇਵੇਂ ਹੀ ਹੁੰਦਾ ਹੈ। ਅਸੀਂ ਖੁਦਗਰਜ ਪ੍ਰੇਰਣਾਵਾਂ, ਭੁੱਖ ਅਤੇ ਖਾਹਿਸ ਨਾਲ ਭਰੇ ਸੰਸਾਰ ਵਿਚ ਪੈਦਾ ਹੁੰਦੇ ਹਾਂ। ਸਾਨੂੰ ਪੂਰੀ ਤਰ੍ਹਾਂ ਨਾਲ ਨਰਮ ਹੋਣ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਦੇ ਵੱਸ ਵਿਚ ਕਰ ਦੇਣਾ ਲਾਜ਼ਮੀ ਹੈ। ਅਜਿਹਾ ਹੋਣ ਤੇ ਸਾਡਾ ਵਿਹਾਰ

ਇੰਜੀਲ ਦੇ ਰਾਹੀਂ ਸਾਡੇ ਉੱਚ ਸੱਦੇ ਨਾਲ ਮੇਲ ਖਾਣ ਲਗਦਾ ਹੈ।

ਧੀਰਜ (4:2) | ਜੇ ਅਸੀਂ ਆਪਣੇ ਸੱਦੇ ਦੇ ਅਨੁਸਾਰ ਜੀਣਾ ਚਾਹੁੰਦੇ ਹਾਂ ਤਾਂ ‘‘ਧੀਰਜਵਾਨ’’ ਹੋਣਾ ਜ਼ਰੂਰੀ ਹੈ। ‘‘ਧੀਰਜ’’ ਲਈ ਪਰਾਚੀਨ ਯੂਨਾਨੀਆਂ ਵਿਚ ਦੋ ਸ਼ਬਦ ਪਾਏ ਜਾਂਦੇ ਸਨ। ਇਕ ਦਾ ਸਬੰਧ ਹਾਲਾਤ ਨਾਲ ਨਜ਼ਿੱਠਣ ਦੇ ਲੋਕਾਂ ਦੇ ਢੰਗ ਨਾਲ ਸੀ ਅਤੇ ਦੂਜਾ ਲੋਕਾਂ ਵਿਚ ਸਬੰਧਾਂ ਨਾਲ ਨਜ਼ਿੱਠਣ ਦਾ ਢੰਗ ਸੀ। ਪੌਲਸ ਨੇ ਬਾਅਦ ਵਾਲੇ ਅਰਥ ਨਾਲ ਇਸ ਸ਼ਬਦ ਦੀ ਵਰਤੋਂ ਕੀਤੀ।

ਧੀਰਜ ਰੱਖਣ ਵਾਲੇ ਹੋਣ ਦਾ ਮਤਲਬ ਦੂਜਿਆਂ ਨਾਲ, ਜਿਨ੍ਹਾਂ ਨੇ ਸਾਨੂੰ ਦੁੱਖ ਪੁੰਚਾਇਆ ਹੈ ਬਦਲਾ ਲੈਣ ਵਿਚ ਮੱਠੇ ਹੋਣਾ ਹੈ। ਅਸਲ ਵਿਚ ਧੀਰਜਵਾਨ ਆਦਮੀ ਨਰਾਜ਼ ਵੀ ਛੇਤੀ ਨਾਲ ਨਹੀਂ ਹੁੰਦਾ। ਪੌਲਸ ਦੇ ਸ਼ਬਦ ਦਾ ਮੂਲ ਅਰਥ ਹੈ ‘‘ਛੇਤੀ ਨਾਲ ਗੁੱਸਾ ਨਾ ਕਰਨ ਵਾਲਾ ਹੋਣਾ।’’ ਸਾਡੇ ਅੰਦਰ ਝੱਲਾਪਣ ਨਹੀਂ ਹੈ ਜਾਂ ਅਸੀਂ ਦੂਜਿਆਂ ਤੇ ਚਿੜਦੇ ਨਹੀਂ ਹਾਂ।

ਯੋਗ ਚਾਲ ਚੱਲਣ ਦਾ ਮਤਲਬ ਹੈ ਕਿ ਅਸੀਂ ਉਹ ਕਰਨ ਲਈ ਜੋ ਸਹੀ ਹੈ ਬੇਇਜਤੀ, ਜਖਮ, ਸਤਾਅ, ਮਾੜਾ ਸਲੂਕ, ਬਦਨਾਮੀ, ਨਿੰਦਿਆ, ਆਲੋਚਨਾ, ਨਫਰਤ ਅਤੇ ਸਾੜਾ ਵੀ ਝੱਲ ਲਈਏ। ਇਹ ਨਕਾਰਾਤਮਕ ਹਾਲਾਤ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਬਿਨਾਂ ਕੜਵਾਹਟ ਜਾਂ ਸਿਕਾਇਤ ਦੇ ਇਸ ਦਾ ਕਾਰਣ ਬਣਦੇ ਹਨ, ਕਬੂਲ ਕਰ ਲੈਣਾ ਹੈ।

ਭਲਾ ਇਹ ਬੇਤੁਕਾ ਜਿਹਾ ਨਹੀਂ ਲਗਦਾ? ਤਾਂ ਫਿਰ ਸਾਨੂੰ ਆਪਣੇ ਆਲੇ ਦੁਆਲੇ ਦੇ ਸੰਸਾਰ ਨਾਲੋਂ ਵੱਖ ਕਿਹੜੀ ਗੱਲ ਕਰਦੀ ਹੈ? ਜੇ ਯਿਸੁ ਇਸ ਤਰ੍ਹਾਂ ਰਿਹਾ, ਜੋ ਕਿ ਸੱਚ ਹੈ ਤਾਂ ਸਾਨੂੰ ਵੀ ਜ਼ਿੰਦਗੀ ਦੇ ਇਸੇ ਗੁਣ ਨੂੰ ਅਪਨਾਉਣ ਲਈ ਸੰਦਿਆ ਗਿਆ ਹੈ।

ਬਰਦਾਸਤ (4:2)। ਸਾਡੇ ਲਈ ਪ੍ਰੇਮ ਨਾਲ ਇਕ ਦੂਜੇ ਨੂੰ ਸਹਿਣਾ ਜ਼ਰੂਰੀ ਹੈ। ਇਹ ਸਹਿਣਾ ਧੀਰਜ ਨਾਲੋਂ ਫਰਕ ਕਿਵੇਂ ਹੈ? ਇਹ ਧੀਰਜ ਦੇ ਅੰਦਰੂਨੀ ਮਨ ਦਾ ਬਾਹਰੀ ਕੰਮ ਹੈ। ਦੂਜਿਆਂ ਨੂੰ ਬਰਦਾਸਤ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਨ੍ਹਾਂ ਦੀਆਂ ਖਾਮੀਆਂ ਜਾਂ ਉਨ੍ਹਾਂ ਦੇ ਦੌਸ਼ਾਂ ਤੋਂ ਅਣਜਾਣ ਹਾਂ। ਬਲਕਿ ਇਸ ਗੱਲ ਨੂੰ ਸਮਝਦਿਆਂ ਕਿ ਅਸੀਂ ਸਿਧ ਨਹੀਂ ਹਾਂ, ਅਸੀਂ ਇਹ ਮੰਨ ਲੈਂਦੇ ਹਾਂ ਕਿ ਦੂਜੇ ਲੋਕ ਵੀ ਸਿੱਧ ਨਹੀਂ ਹਨ। ਅਸੀਂ ਸਿਰਫ ਇਹ ਨਹੀਂ ਕਹਿੰਦੇ, ‘‘ਮੈਂ ਨਾ ਚਾਹੁੰਦੇ ਹੋਏ ਵੀ ਇਸ ਸ਼ਬਦ ਨੂੰ ਬਰਦਾਸਤ ਕਰਾਂਗਾ।’’ ਇਸ ਦੇ ਉਲਟ ਪ੍ਰੇਮ ਵਿਚ ਅਸੀਂ ਉਸ ਆਦਮੀ ਦੀ ਭਲਿਆਈ ਚਾਹੁੰਦੇ ਹੋਏ ਸੇਵਾ ਕਰੀ ਜਾਂਦੇ ਹਾਂ। ਦੂਜੇ ਸ਼ਬਦਾਂ ਵਿਚ ਇਹ ਕਿਸੇ ਦੂਜੇ ਮਸੀਹੀ ਲਈ ਜਿਹੜਾ ਨਾਕਾਮੀ ਲਈ ਕਮਰੇ ਵਿੱਚੋਂ ਨਿਕੱਲਦਾ ਹੈ, ਉਸ ਸ਼ਬਦ ਵਾਂਗ ਜਿਹੜਾ ਪ੍ਰਭੂ ਦੀ ਦੇਹ ਵਿਚ ਮਜ਼ਬੂਤ ਬਣਨ ਲਈ ਸੰਘਰਸ਼ ਕਰਦਾ ਹੈ, ਬੇਹੱਦ ਪ੍ਰੇਮ ਦਾ ਵਿਹਾਰ ਹੈ।

ਏਕਤਾ ਦੀ ਇੱਛਾ (4:3)। ਸੰਗਤੀ ਵਿਚ ਏਕਤਾ ਦੀ ਤੂੰਘੀ ਇੱਛਾ ਦੇ ਬਗੈਰ ਖੁਦਾ ਦੇ ਸਾਹਮਣੇ ਕੋਈ ਵੀ ਯੋਗ ਚਾਲ ਨਹੀਂ ਚਲ ਸਕਦਾ। ਅਸੀਂ ਸਿਰਫ ਏਕਤਾ ਦੀ ਵੱਡੀ ਇੱਛਾ ਨਹੀਂ ਰੱਖ ਸਕਦੇ ਬਲਕਿ ਸਾਨੂੰ ਇਕ ਦੂਜੇ ਨਾਲ ਆਪਣੇ ਸਬੰਧਾਂ ਵਿਚ ਇਸ ਨੂੰ ਹਕੀਕਤ ਬਣਾਉਣ ਲਈ ‘‘ਜਤਨ’’ ਕਰਨਾ ਜ਼ਰੂਰੀ ਹੈ। ‘‘ਜਤਨ’’ ਲਈ ਪੌਲਸ ਦਾ ਸ਼ਬਦ ਦੋ ਯੂਨਾਨੀ ਸ਼ਬਦਾਂ ਦਾ ਮੇਲ ਹੈ। ਇਕ ਦਾ ਮਤਲਬ ‘‘ਕਾਹਲੀ ਕਰਨਾ’’ ਹੈ ਅਤੇ ਦੂਜੇ ਦਾ ਅਰਥ ‘‘ਜੋਸ਼ ਨਾਲ ਕੋਸ਼ਿਸ਼ ਕਰਨਾ’’ ਹੈ ਭੁਲ ਮਿਲਾਕੇ ਉਸ ਦੇ ਸ਼ਬਦਾਂ ਦਾ ਅਰਥ ਕੁਝ ਇਸ ਤਰ੍ਹਾਂ ਹੋ ਸਕਦਾ ਹੈ: ‘‘ਛੇਤੀ ਕਰੋ ਅਤੇ ਏਕਤਾ ਨੂੰ ਪਾਉਣ ਲਈ ਕੰਮ ਕਰੋ! ’’

ਫਿਰ ਵੀ ਧਿਆਨ ਦਿਓ ਕਿ ਏਕਤਾ ਬਣਾਉਣ ਦਾ ਕੰਮ ਸਾਡਾ ਨਹੀਂ ਹੈ। ਖੁਦਾ ਦੇ ਆਤਮਾ ਨੇ ਸਲੀਬ ਉੱਤੇ ਵਰੇ ਮਸੀਹ ਦੇ ਲਹੂ ਦੇ ਰਾਹੀਂ ਸਾਨੂੰ ਉਸ ਵਿਚ ਏਕਤਾ ਦਿੱਤੀ ਹੈ। ਸਾਨੂੰ ਖੁਦਾ ਦੀ ਨਜ਼ਰ ਵਿਚ ਇਕ ਕੀਤਾ ਗਿਆ ਹੈ ਕਿਉਂ ਜੋ ਉਸ ਨੇ ਸਾਨੂੰ ਸਾਰਿਆਂ ਨੂੰ ਇਕ ਸਹੀਰ ਵਿਚ ਬਿੱਚਿਆ ਹੈ। ਜੋਗ ਚਾਲ ਚੱਲਣ ਦੀ ਖੁਬੀ ਇਹ ਹੈ ਕਿ ਅਸੀਂ ਇਕ ਦੂਜੇ ਨਾਲ ਆਪਣੇ ਰੋਜ਼ਮੱਗਾ ਦੇ ਸਬੰਧਾਂ ਵਿਚ ਮੇਲ ਵਿਚ ਏਕਤਾ ਨੂੰ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰਦੇ ਹਾਂ। ਅਸੀਂ ਰੂਹਾਨੀ ਤੌਰ ਤੇ ਉਹੀ ਸਭ

ਦਿਆਂਗੇ ਜੋ ਇਕ ਦੂਜੇ ਨਾਲ ਸਾਡੀ ਸੰਗਤੀ ਨੂੰ ਬਣਾਈ ਰੱਖਣ ਲਈ ਸਾਡੇ ਅੰਦਰ ਹੈ। ਅਸੀਂ ਦੂਜਿਆਂ ਦੇ ਖਿਲਾਫ਼ ਆਪਣੇ ਪਾਪਾਂ ਨੂੰ ਮੰਨਾਂਗੇ; ਆਪਣੇ ਨੁਕਸਾਨ ਦੀ ਭਰਪੂਰੀ ਲਈ ਹਮਲਾਵਰ ਹੋਵਾਂਗੇ ਅਤੇ ਮਾਫ਼ੀ ਮੰਗੇ ਜਾਣ ਤੋਂ ਵੀ ਪਹਿਲਾਂ ਇਸ ਨੂੰ ਦੇਣ ਲਈ ਤਿਆਰ ਹੋਵਾਂਗੇ। ਭਲਾ ਟੁੱਟੇ ਸਬੰਧ ਨੂੰ ਬਹਾਲ ਕਰਨ ਦੀ ਪਹਿਲ ਨਾਲੋਂ ਵੱਧ ਕੇ ਕੋਈ ਹੋਰ ਗੱਲ ਸਾਨੂੰ ਖੁਦਾ ਦੇ ਵਰਗੇ ਬਣਾ ਸਕਦੀ ਹੈ? ਅਸੀਂ ਕਲੀਸੀਆ ਦੀ ਏਕਤਾ ਨੂੰ ਬਣਾਈ ਰੱਖਣ ਵਿਚ ਮਦਦ ਲਈ ਕਿੰਨਾ ਜਤਨ ਕਰਦੇ ਹਾਂ ਇਹ ਉਸੇ ਤੋਂ ਪਤਾ ਲਗਦਾ ਹੈ ਕਿ ਅਸੀਂ ਖੁਦਾ ਵੱਲੋਂ ਦਿੱਤੇ ਆਪਣੇ ਸੱਦੇ ਦੇ ਅਨੁਸਾਰ ਕਿੰਨਾ ਚੱਲ ਰਹੇ ਹਾਂ।

ਕ੍ਰਿਸ ਬੁਲਰਡ

### ਟਿੱਪਣੀਆਂ

<sup>1</sup>ਖਾਸ ਤਾਜਨਾ ਦੇ ਰੂਪ ਵਿਚ ‘‘ਚਾਲ ਚੱਲੋ’’ ਦੀ ਵਰਤੋਂ ਕਰਨ ਵਾਲੀਆਂ ਆਇਤਾਂ ਹਨ 4: 1; 5: 2, 8, 15. ਇਨ੍ਹਾਂ ਚਾਰਾਂ ਚਾਲਾਂ ਉੱਤੇ ਧਿਆਨ ਦੁਆਉਂਦੀਆਂ ਵੰਡਾਂ ਹਨ 4: 1-32; 5: 1-6; 5: 7-14; 5: 15-6: 20. <sup>2</sup>ਐਂਡ੍ਰੂ ਟੀ. ਲਿੰਕਨ, ਇਡੀਸੀਅੰਜ਼, ਵਰਡ ਬਿਬਲੀਕਲ ਕਮੈਂਟਰੀ, ਜ਼ਿਲਦ 42 (ਡਲਾਸ: ਵਰਡ ਬੁਕਸ, 1990), 234. <sup>3</sup>ਉਹੀ, 94. <sup>4</sup>ਐਬਲਬਰਟ ਡਬਲਯੂ. ਬਲਿੰਗਰ, ਦੇ ਕ੍ਰਿਟਿਕਲ ਲੈਕਸਿਕਨ ਐਂਡ ਕੰਕੌਡੈਂਸ ਟੁ ਦ ਇੰਗਲਿਸ ਐਂਡ ਗ੍ਰੀਕ ਨਿਊ ਟੈਸਟਮੈਂਟ (ਲੰਦਨ: ਸੈਮੂਏਲ ਬੈਗਸਟਰ ਐਂਡ ਸੰਜ, ਮਿਤੀ ਰਹਿਤ; ਗੀਪ੍ਰਿਟ, ਗ੍ਰੌਡ ਰੈਪਿਡਸ, ਮਿਸ਼ਨਗਨ: ਜੋਂਡਰਵਨ ਪਬਲੀਸਿੰਗ ਹਾਊਸ, ਰੀਜ਼ੈਸੀ ਰੈਫਰੈਂਸ ਲਾਇਬ੍ਰੇਰੀ, 1975), 904. <sup>5</sup>ਲਿੰਕਨ, 235. <sup>6</sup>ਦ ਐਕਸਪੋਜ਼ਿਟਰ'ਜ਼ ਗ੍ਰੀਕ ਟੈਸਟਮੈਂਟ, ਸੰਪਾ. ਡਬਲਯੂ. ਰੋਬਰਟਸਨ ਨਿਕੋਲ (ਗ੍ਰੌਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸਿੰਗ ਕ., 1967), 3:320 ਵਿਚ ਐਸ. ਡੀ. ਐਂਡ੍ਰ. ਸੈਲਮੰਡ, ‘‘ਦ ਐਪਿਸਟਲ ਟੁ ਦ ਇਡੀਸੀਅੰਜ਼।’’ <sup>7</sup>ਲਿੰਕਨ, 236. <sup>8</sup>ਰਿਚਰਡ ਸੀ. ਟ੍ਰੈਂਚ, ਸਿਨੋਨਿਮਜ਼ ਆਫ਼ ਦ ਨਿਊ ਟੈਸਟਮੈਂਟ (ਗ੍ਰੌਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸਿੰਗ ਕ., 1953), 198. <sup>9</sup>ਲਿੰਕਨ, 236.